

August 16, 2024

The Manager, Listing Department
The National Stock Exchange of India Ltd.
Exchange Plaza, Bandra Kurla Complex,
Bandra (E), Mumbai - 400 051
NSE Symbol : PANACEABIO

BSE Limited
Corporate Relationship Department,
Phiroze Jeejeebhoy Towers,
Dalal Street, Mumbai - 400 001
BSE Scrip Code: 531349

Reg.: Compliance under Regulation 47 of SEBI (Listing Obligations and Disclosure Requirements) Regulations, 2015

Dear Sir/Madam,

In continuation to our letter dated August 14, 2024 for approving the Unaudited Standalone and Consolidated Financial Results (Provisional) of the Company for the quarter ended June 30, 2024 pursuant to Regulation 47 of the SEBI (Listing Obligations and Disclosure Requirements) Regulations, 2015, please find enclosed herewith newspaper copies of the Extract of Statement of aforesaid Unaudited Financial Results published in the following newspapers on August 15, 2024:

- Business Standard (English);
- Desh Sewak (Punjabi)

This is for your kind information and record please.

Thanking you,

Sincerely yours,

for **Panacea Biotec Limited**

Vinod Goel
Group CFO and Head Legal
& Company Secretary
Encl.: As above

Utkarsh Small Finance Bank
Apki Ummeed Ka Khaata
(A Scheduled Commercial Bank)

Zonal Office / Branch: 8B, Pusa Road, Rajendra Place, New Delhi, Pincode - 110 060.
Registered Office: Utkarsh Tower, NH - 31 (Airport Road), Seelampur, Kirti Sagar, Haridwar, Varanasi, UP - 221 106.

POSSESSION NOTICE FOR IMMovable PROPERTY

Notice is hereby given under the Securitization and Reconstruction of Financial Assets and Enforcement (Securitization) Interest Act, 2002 and in exercise of powers conferred under Section 13(12) read with Rule 3 of Securitization Interest (Enforcement) Rule, 2002, the Authorized Officer issued Demand Notices on the dates mentioned against each account calling upon the borrowers to repay the amounts within 60 days from the date of receipt of the said Notices.

The borrowers having failed to repay the amounts, notices are hereby given to the under-noted borrowers and the public in general that the undersigned has taken possession of the properties described hereinafter in exercise of powers conferred on him/her under Section 13(4) of the said Act read with Rule 3 of the said Rules on the dates mentioned against each account.

The borrowers in particular and the public in general are hereby cautioned not to deal with the properties and any dealing with the properties will be subject to the charge of **UTKARSH SMALL FINANCE BANK LIMITED** for the amounts and interests thereon mentioned against each account hereinafter.

The attention of the borrowers detailed hereunder is invited to the provisions of subsection (8) of the Section 13 of the Act, in respect of time available, to redeem the secured assets.

Sr. No.	Name of the Branch	Name of the Borrower/ Guarantor/ (Owner of the property)	Date of Demand Notice	Date of Possession Notice	Amount Outstanding as on the date of Demand Notice
1	Roorkee	Mrs. Baby D/o Rishi Pal. Amit Kumar Account Number 13710500 00000443	18-04-2024	13-08-2024	₹ 8,60,232/-

Description of Property: All the part and parcel of the residential Property belonging to khsara No.2006, Pargana, admeasuring total area of 682.132 square feet. i.e. 91.276 square metres situated at Pargana Manu Tehsil Roorkee District Haridwar. Property bounded by: East: 25 feet wide West: 25 feet government Naal/HT: 39 feet wide road South: 39 feet wide road.

Date: 14/08/2024
Place: Roorkee

Sd/-
Ravinder Kumar Rathore (Authorized Officer)
Utkarsh Small Finance Bank Ltd.

AAVAS FINANCIERS LIMITED
(CIN:L65922R2011PL0034297) Regd. & Corp. Office: 201-202, 2nd Floor, South End Square, Manasarovar Industrial Area, Jaipur, 302020

POSSESSION NOTICE

Whereas, the undersigned being the Authorized Officer of **AAVAS FINANCIERS LIMITED** under the Securitization and Reconstruction of Financial Assets and Enforcement of Security Interest Act, 2002 and in exercise of powers conferred upon the undersigned under Section 13(12) read with Rule 3 of the Securitization Interest (Enforcement) Rules, 2002, the undersigned has taken possession of the properties described hereinafter in exercise of powers conferred on him/her under Section 13(4) of the said Act read with Rule 3 of the said Rules on the dates mentioned against each account.

The borrowers in particular and the public in general are hereby cautioned not to deal with the properties and any dealing with the properties will be subject to the charge of the **AAVAS FINANCIERS LIMITED** for the amounts and interests thereon mentioned against each account hereinafter.

The attention of the borrowers detailed hereunder is invited to the provisions of subsection (8) of the Section 13 of the Act, in respect of time available, to redeem the secured assets.

Name of the Borrower	Date & Amount of Demand Notice	Description of Property	Date & Type of Possession
LALIT SHARMA, MEENA SHARMA, (C/A NO.) LINGUR00317-180071630	6 JUN 24 RS. 1160837/- 4 JUN 24	UNIT NO. 204, SECOND FLOOR, PLOT NO. D-24, D-35, D-36 & D-37, RAO, SBE SITUATED AT D-BLOCK KRISHNA PARK DEVELOPMENT, ANANDPUR, NEW DELHI 110062 (ADMEASURING 40 SQ.YD.)	SYMBOLIC POSSESSION TAKEN ON 13 AUG 24
LATE MR. OM PRAKASH NOW DECEASED THROUGH HIS LEGAL HEIRS JASBIR JI, NEERAJ KUMAR, NEERAJ KUMAR, JASBIR JI, PRAVEEN P (C/A NO.) LND050193-200135508	6 JUN 24 RS. 2249610/- 4 JUN 24	FIRST FLOOR, FLAT BEARING NO 534, JANTA BLOCK A, POKHRI-1, MADHUR, PASCHIM PURI NEW DELHI 110063 ADMEASURING 36.05 SQ.MTR	SYMBOLIC POSSESSION TAKEN ON 13 AUG 24
CHOUHARY SANJAY TUSHAR CHAUDHARY SAVITA CHAUDHARY (C/A NO.) LND05325-240280878	6 JUN 24 RS. 2249610/- 4 JUN 24	FREESTANDING RESIDENTIAL EAST-WESTERN PORTION OF PROPERTY NO. 1663, OUT OF KHARSA NO. 282 WITHIN ALI DORA SITUATED AT PRASAD GALI KOTLA MUBARAKPUR, NEW DELHI 110003 ADMEASURING 300 SQ. YDS.	SYMBOLIC POSSESSION TAKEN ON 13 AUG 24

Place: Jaipur Date: 15-08-2024 Authorized Officer Aavas Financiers Limited

KOLHAPUR MUNICIPAL CORPORATION, KOLHAPUR
PUBLIC WORKS DEPARTMENT
TENDER NOTICE NO. 31

Online tenders through E-Tendering system are invited from contractors for Improvement and beautification of Shahu Udayan Garden in Kolhapur city for senior citizens from funds available under District Mining Department. The detailed tender notice can be downloaded from the e-tendering website www.mahatenders.gov.in. Date of tender submission from 16/08/2024 09:30 AM to 23/08/2024 at 3:30 PM. Tender Opening Date 26/08/2024 at 4:00 pm. Date 14/08/2024.

Sd/-
City Engineer
Kolhapur Municipal Corporation

Form No. INC-26
(Pursuant to Rule 30 of the Companies (Incorporation) Rules, 2014)

Before the Central Government,
Regional Director, Northern Region, New Delhi

In the matter of sub-section (4) of Section 13 of Companies Act, 2013 and clause (a) of sub-rule (5) of Rule 30 of the Companies (Incorporation) Rules, 2014

AND

In the matter of **Bharti Overseas Private Limited**
CIN:U23000DL2005PT142757 having its registered office at Dhart Crescent 1, Nelson Mandela Road, Vasant Kunj, Phase-II, New Delhi-110070.

Notice is hereby given to the General Public that the Company proposes to make application to the Central Government under section 13(4) of the Companies Act, 2013 seeking confirmation of alteration of the Memorandum of Association of the Company in respect of the special resolution passed at the Extra ordinary general meeting held on August 12, 2024 to enable the Company to change its Registered Office from "MOT of Delhi" to the "State of Haryana". Any person whose interest is likely to be affected by the proposed change of the registered office of the Company may deliver either on the MCA-21 portal (www.mca.gov.in) by filing investor complaint form or by way of a written statement to the registered post of his/her objections supported by an affidavit stating the nature of his/her interest and grounds of opposition to the Regional Director, Northern Region, Ministry of Corporate Affairs, at the address B-2 Wing, 2nd floor, Pt. Deenaday Anandya Park, 2nd floor, G-2 Complex, New Delhi-110003 within fourteen (14) days of the date of publication of this notice with a copy to the applicant Company at its registered office at the address mentioned below.

Bharti Crescent 1, Nelson Mandela Road, Vasant Kunj, Phase-II, New Delhi-110070

For and on behalf of
Bharti Overseas Private Limited
Sd/-
Rajnar Bharti Director
Date: 14 August, 2024
Place: New Delhi
DIN: 00028016

SPARC ELECTREX LTD
Regd Off: 1202, 12th Floor, Epsilon Building, West Bank of Bandra-198, Linking Road, Bandra (W), Mumbai - 400 050, India. CIN:L31100MH1981PL0054467 | Tel: 98919001811
E-Mail: sparc@sparcetrex.com | www.sparcetrex.com

Extract of Standalone Unaudited Financial Results for the Quarter Ended 30th June, 2024
BSE Code: 531370 (Rs. in Lakhs except EPS)

Particulars	Quarter ended 30th June 2024 (Unaudited)		Preceding 3 months ended 31st March 2024 (Unaudited)		Year Ended 31st March 2024 (Unaudited)	
	30th June 2024	31st March 2024	30th June 2024	31st March 2024	30th June 2024	31st March 2024
Total income from operations and other revenue	89.48	417.03	83.36	740.32		
Net Profit / (Loss) (before tax and/or extraordinary items)	5.58	20.82	4.01	42.06		
Net Profit / (Loss) for the period before tax (after Extraordinary items)	5.58	20.82	4.01	42.06		
Net Profit/(Loss) after tax (after extraordinary items)	4.18	(7.56)	3.20	9.78		
Total Comprehensive Income for the period (comprising profit/(loss) for the period (after tax) and other comprehensive income (after tax))	4.18	(7.56)	3.20	9.78		
Equity Share Capital	1248.50	1,132.42	863.53	1,132.42		
Reserves (including Revaluation Reserve as shown in the Balance Sheet of previous year)						337.13
Earnings Per Share (of Rs. 10/- each) (for continuing and discontinued operations)						
Basic	0.03	-0.09	0.04	0.12		
Diluted	0.03	-0.04	0.04	0.05		

Notes:

- The above Unaudited Financial results of the Company for quarter ended 30th June, 2024 have been reviewed by the Audit Committee and taken on record by the Board of Directors at their respective meetings held on 14th August, 2024.
- The aforesaid Unaudited financial results for the quarter ended 30th June, 2024 have been prepared in accordance with Companies (Indian Accounting Standards) Rules, 2015 as prescribed under Section 133 of the Companies Act, 2013 read with the relevant rules issued thereunder and in terms of Regulation 33 and Regulation 52 of SEBI (LODR) Regulations, 2015.
- The Figures for the last quarter of the previous year are the balancing figures between audited figures in respect of the entire financial year and the published year to date figures upto the third quarter of the previous year.
- The Company operates in two segments as defined by IND AS 108. Segment Reporting for the reportable segment is attached with the result.
- The Limited Review of the above result for the quarter ended 30th June, 2024 has been carried out by the Auditor in accordance with Regulation 33 of the SEBI (LODR) Regulations, 2015.
- The Figures of the previous year and/or period(s) if have been regrouped wherever necessary.
- The above is an extract of the detailed format of Financial Results for the quarter ended 30.06.2024 filed with the Stock Exchanges under Regulation 33 of the SEBI (LODR) Regulations, 2015. The full format of the quarter ended 30.06.2024 Financial Results are available on the Stock Exchange website (www.bseindia.com) and on the Company's website (www.sparcetrex.com).

Sd/-
S4/-
(Shobhit Hegde)
(Managing Director)
Date: 15/08/2024

INDIAN OVERSEAS BANK
Yamuna Vihar Branch, B-3/48A, Yamuna Vihar, Delhi-110053, Tel: 011-22319800, Email: ioh24@ioib.in

POSSESSION NOTICE (For Immovable Property)
(Under section 13(4) of Securitization Interest (Enforcement) Rules, 2002)

Whereas the undersigned being the authorized officer of the **INDIAN OVERSEAS BANK**, under Securitization and Reconstruction of Financial Assets and Enforcement of Security Interest Act and in exercise of powers conferred under section 13(2) read with rule 3 of the Securitization Interest (Enforcement) Rules, 2002 issued demand notice dated 04.04.2024 calling upon the borrower(s) in the loan account (i) **Mr. Ashish Bhat** (Sri Sri Gajender Kumar & Gajender Kumar & Gopi Chand), R/o H No 242, Gali no. 4, Sewa nagar, Meerut Road, Pargana Loni, Tehsil & Distt. Ghaziabad (U.P) 201001 to repay the amount mentioned in the notice being Rs. 10,21,85,047 (Rupees Ten Lakhs Twenty One Thousand eight hundred Five & Paise Forty Seven) as on 31.03.2024 plus further interest and other charges etc. till date of realization within 60 days from the date of receipt of the said notice.

The borrower(s) having failed to repay the amount, notice is hereby given to the borrower(s) and the public in general that the undersigned has taken possession of the property described herein below in exercise of powers conferred on him/her under section 13(4) of the said act read with rule 3 of the said rules, on the 13th day of AUGUST of the year 2024.

The borrower(s) in particular and the public in general are hereby cautioned not to deal with the property and any dealings with the property will be subject to the charge of the Indian Overseas Bank for an amount of Rs. 10,63,42,187 (Rupees Ten Lakhs Sixty Three Thousand Four Hundred Twenty One & Paise Eighty Seven) as on 26.07.2024 plus further interest and other costs/charges etc. with interest thereon at contractual rates & rests as agreed, charges etc. from the aforesaid date mentioned in the demand notice till date of payment of payments, if any made after issuance of Demand Notice. The dues of the borrower(s) as on the date of taking possession of the property are Rs. 10,63,42,187 (Rupees Ten Lakhs Sixty Three Thousand Four Hundred Twenty One & Paise Eighty Seven) as on 26.07.2024 payable with further interest at contractual rates & rests, charges etc. till date of payment.

"The borrower's attention is invited to the provision of sub-section (8) of section 13 of the Act, in respect of time available, to redeem the secured assets."

DESCRIPTION OF THE IMMovable PROPERTY
Residential House at: H No 242, Gali no. 4, Sewa nagar, Meerut Road, Pargana Loni, Tehsil & Distt. Ghaziabad (U.P) 201001 owned by **Mr. ASHISH BHAT** (Sri Sri Gajender Kumar & Gajender Kumar & Gopi Chand), R/o H No 242, Gali no. 4, Sewa nagar, Meerut Road, East Road 12, Wide, West House of Sri Santosh, North: Plot No 241 House of Sri Ram, South: Plot No 242 part House of Sri Santosh

Date: 13.08.2024, Place: Delhi Authorized Officer, Indian Overseas Bank

EMPOWER INDIA LIMITED
CIN : L51900MH1981PL023931
REGISTERED OFFICE: 25/5A, 1 Floor, 227, Nawab Building, D. N. Road, Fort, Mumbai - 400 001
Phone: 919702001319; Email: info@empowerindia.in; Website: www.empowerindia.in

EXTRACT OF STATEMENT OF STANDALONE & CONSOLIDATED UNAUDITED FINANCIAL RESULTS FOR THE QUARTER ENDED 30.06.2024
(Rs. in Lakhs except Earning/(Loss) per share)

Sr. No.	Particulars	Standalone				Consolidated			
		Quarter ended 30.06.2024		Quarter ended 30.06.2023		Quarter ended 30.06.2024		Quarter ended 30.06.2023	
		30.06.2024	31.03.2024	30.06.2023	31.03.2023	30.06.2024	31.03.2024	30.06.2023	31.03.2023
1	Total Income from Operations	67,00.00	85,19.38	346,57.7	3,800.47	12,001.49	346,57.7	3,800.47	12,001.49
2	Net Profit / (Loss) for the period (before Tax and Exceptional Items)	88,74.4	29,57.51	41,05.2	212,40.0	70,171.21	40,42.7	212,40.0	70,171.21
3	Net Profit / (Loss) for the period before tax (after Exceptional Items)	88,74.4	29,57.51	41,05.2	212,40.0	70,171.21	40,42.7	212,40.0	70,171.21
4	Net Profit / (Loss) for the period after tax (after Exceptional Items)	88,74.4	28,57.51	41,05.2	212,40.0	69,271.21	40,42.7	212,40.0	69,271.21
5	Total Comprehensive Income for the period (comprising profit/(loss) for the period (after tax) and other comprehensive income (after tax))	88,74.4	28,57.51	41,05.2	212,40.0	69,271.21	40,42.7	212,40.0	69,271.21
6	Equity Share Capital	11,637.90	11,637.90	11,637.90	11,637.90	11,637.90	11,637.90	11,637.90	11,637.90
7	Other equity (excluding Revaluation Reserve) as shown in the Audited Balance Sheet of the previous year	-	-	-	-	-	-	-	-
8	Earnings Per Share (of ₹/- each) (for continuing and discontinued operations)- Basic & Diluted	0.008	0.024	0.004	0.018	0.059	0.0035	0.008	0.024

Notes:

- The above result is an extract of the detailed format of Unaudited Standalone and Consolidated Financial Results for the quarter ended 30th June 2024 filed with Stock Exchange under Regulation 33 of the SEBI (Listing and Disclosures Requirements) Regulations, 2015. The full format of the quarterly results are available on website of Stock Exchange and on Company's website. Figures of the previous year have been re-grouped / re-arranged / re-classified wherever considered necessary.

Sd/-
Mr. Rajagopalan Srinivasa Iyengar
Managing Director
DIN: 00016496
Date: Mumbai, 14/08/2024

WORLDWIDE ALUMINIUM LIMITED
(Formerly known as WorldWide Leather Exports Limited)
Reg. Office: 902, Rohit House, 3/10, M. G. Road, Connaught Place, New Delhi-110001
Email: info@worldwidealuminium.com; Ph. No. - 91-11-4844667/4844668
CIN: L71010DL1990PL0338786; Website: www.waal.in

EXTRACT OF UNAUDITED FINANCIAL RESULTS FOR THE QUARTER ENDED 30TH JUNE, 2024
(Rs. in Lakhs except for EPS)

Particulars	Quarter ended 30th June 2024 (Unaudited)		Quarter ended 31st March 2024 (Audited)		Year ended 31st March 2024 (Audited)	
	30th June 2024	31st March 2024	30th June 2024	31st March 2024	30th June 2024	31st March 2024
Total Income from operations & Other Income	432.99		701.76	701.76		
Net Profit / (Loss) for the period (before tax, Exceptional and/or extraordinary items)	(2.28)	(21.30)	38.13	0.53		
Net Profit / (Loss) for the period before tax (after Exceptional/extraordinary items)	(2.28)	(21.30)	38.13	0.53		
Net Profit / (Loss) for the period after tax (after Exceptional/extraordinary items)	(2.28)	(21.30)	37.85	0.25		
Net Profit / (Loss) for the period after tax (after Exceptional/extraordinary items) and other comprehensive income (after tax)	(2.28)	(21.30)	37.85	0.25		
Total Comprehensive Income for the period (comprising Profit / (Loss) for the period (after tax) and other Comprehensive Income (after tax) and Equity Share Capital	(2.28)	(21.30)	37.85	0.25		
Reserves (including Revaluation Reserve) as per the Audited Balance Sheet of the previous year	284.90	265.82	287.18	287.18		
Earnings Per Share of Rs. 10/- each Basic & Diluted	(0.07)	(0.65)	1.15	0.01		

Notes:

- The above is an extract of the detailed format of Quarterly Financial Results for the quarter ended 30.06.2024 Unaudited Financial Results filed with the Stock Exchanges under Regulation 33 of SEBI (Listing Obligations and Disclosures Requirements) Regulations, 2015. The full format of the quarter-ended Financial Results are available on the website of the Stock Exchange, i.e., www.bseindia.com and the website of the Company, i.e., www.waal.in.
- The above financial results are in accordance with Indian Accounting Standards (IND AS) as prescribed under 133 of the Companies Act, 2013, read with rule 3 of the Companies (Indian Accounting Standards) Rules, 2015 as amended from time to time.

Sd/-
Abhishek Jain
(Joint Managing Director)
Date: New Delhi, 14.08.2024
DIN: 02801441

SYNERGY GREEN INDUSTRIES LIMITED
CIN : L27100PN2010PL137493
392, E Ward, Shahupuri, Assembly Road, Kolhapur - 416001.
Tel: (0231) 2658375 Email : nmm@synergygreenind.com
Website : www.synergygreenind.com

Extract of Statement of Unaudited Financial Results for the three months ended on June 30, 2024
(Rs. in Lakhs except earning per share data)

Sr. No.	Particulars	Quarter Ended		Year Ended	
		30.06.2024 (Unaudited)	31.03.2024 (Audited)	30.06.2023 (Unaudited)	31.03.2024 (Audited)
1	Total income from operations	7,905.63	8,331.92	8,420.05	32,812.70
2	Net Profit / (Loss) for the period (before Tax and Exceptional items)	407.19	403.34	364.39	1,565.56
3	Net Profit / (Loss) for the period before tax (after Exceptional items)	407.19	403.34	364.39	1,565.56
4	Net Profit / (Loss) for the period after tax (after Exceptional items)	295.18	325.40	248.86	1,156.24
5	Total Comprehensive Income for the period (Comprising Profit / (Loss) for the period (after tax) and Other Comprehensive Income (after tax))	295.65	326.26	250.89	1,158.13
6	Equity Share Capital	1,413.00	1,413.00	1,413.00	1,413.00
7	Other equity excluding Revaluation Reserves	--	--	--	3,256.33
8	Earnings Per Share (of Rs. 10/- each) (for Continuing and discontinued of operations)	2.09	2.30	1.76	8.18

Notes:

- The above unaudited financial results have been reviewed by the Audit Committee and subsequently approved by the Board of Directors of the Company at their respective meetings held on August 14, 2024. The Statutory Auditors have carried out the Limited Review for the quarter ended June 30, 2024 pursuant to the Regulation 33 of SEBI (Listing Obligations and Disclosures Requirements) Regulations, 2015, as amended.
- The above is an extract of the detailed format of Financial Results for the quarter ended June 30, 2024 filed with the stock Exchange under Regulation 33 of SEBI (Listing Obligations and Disclosures Requirements) Regulations, 2015, as amended. The full formats of Quarterly financial results are available on the Stock Exchange website (www.bseindia.com), NSE at www.nseindia.com and on company's website at www.synergygreenind.com.

Sd/-
Sachin R. Shirgaokar
Chairman & Managing Director
DIN:00254442
Date: Kolhapur 14/08/2024

Panacea Biotech
Innovation in support of life

Extract of Standalone and Consolidated Financial Results (Unaudited) for the Quarter Ended June 30, 2024
(Rs. in Lakh except per share)

Particulars	Standalone				Consolidated			
	Quarter ended 30.06.2024		Quarter ended 30.06.2023		Quarter ended 30.06.2024		Quarter ended 30.06.2023	
	30.06.2024	31.03.2024	30.06.2023	31.03.2023	30.06.2024	31.03.2024	30.06.2023	31.03.2023
Total income from operations	5,688	8,037	8,941	35,960	11,572	13,646	12,919	55,917
Net Profit / (Loss) for the period/year (before tax, exceptional and/or extraordinary items)	(1,498)	(135)	129	421	(1,979)	(486)	(1,471)	(3,455)
Net Profit / (Loss) for the period/year before tax (after exceptional and/or extraordinary item)	(1,498)	(135)	129	421	(1,705)	(212)	1,303	148
Net Profit / (Loss) for the period/year after tax (after exceptional and/or extraordinary item)	(1,378)	(137)	129	355	(1,588)	(199)	1,098	(150)
Total comprehensive income/(loss) for the period/year (comprising of profit/(loss) for the period/year (after tax) and other comprehensive income (after tax))	(1,378)	(143)	129	349	(1,583)	(268)	1,108	(189)
Equity Share Capital (face value of Re. 1 per share)	613	613	613	613	613	613	613	613
Earnings/(loss) per equity share, (annualised, except for quarters):	(2.25)	(0.22)	0.21	0.58	(2.59)	(0.23)	1.79	(0.19)

Notes:

- The above is an extract of the detailed format of Quarterly Financial Results filed with the Stock Exchanges under Regulation 33 of the SEBI (Listing Obligations and Disclosures Requirements) Regulations, 2015. The full format of the Quarterly Financial Results is available on the Stock Exchanges websites, NSE- www.nseindia.com, BSE- www.bseindia.com and is also available on the Company's website, <http://www.panaceabiotech.com>.
- The above financial results were reviewed by the Audit Committee of the Board and approved by the Board of Directors at their respective meetings held on August 14, 2024.
- The financial result have been prepared in accordance with the recognition and measurement principles of applicable Indian Accounting Standard ("Ind-AS") notified under the Companies (Indian Accounting Standards) Rules, 2015 as specified in section 133 of the Companies Act, 2013.
- Previous period / year amounts have been regrouped/ reclassified to make them comparable with those of current period/year.

Sd/-
Dr. Rajesh Jain
Chairman & Managing Director
Date: New Delhi 14/08/2024

POSSESSION NOTICE
(for immovable property)

Whereas,

The undersigned being the Authorized Officer of **SAMMAN CAPITAL LIMITED** (CIN:L65922R2005PL136029) formerly known as **INDIABULLS HOUSING FINANCE LIMITED** under the Securitization and Reconstruction of Financial Assets and Enforcement of Security Interest Act, 2002 and in exercise of powers conferred under Section 13(12) read with Rule 3 of the Securitization Interest (Enforcement) Rules, 2002 issued Demand Notice dated 13.05.2024 calling upon the Borrower(s) **CHANDAN SINGH, GITA DEVI ALIAS GITA FARTYAL AND SAROJ JAYARA (GUARANTOR)** to repay the amount mentioned in the Notice being Rs. 17,70,415.33 (Rupees Seventeen Lakh Seventy Thousand Four Hundred Fifteen and Paise Thirty Three Only) against Loan Account No. **HLHDE0233443** as on 06.05.2024 and interest thereon within 60 days from the date of receipt of the said Notice.

The Borrower(s) having failed to repay the amount, Notice is hereby given to the Borrower(s) and the public in general that the undersigned has taken **Symbolic Possession** of the property described herein below in exercise of powers conferred on him/her under Sub-Section (4) of Section 13 of the Act read with the Rules of the Securitization Interest (Enforcement) Rules, 2002 on 13.08.2024.

The Borrower(s) in particular and the public in general is hereby cautioned not to deal with the property and any dealings with the property will be subject to the charge of **SAMMAN CAPITAL LIMITED** (formerly known as **INDIABULLS HOUSING FINANCE LIMITED**) for an amount of Rs. 1

SANOFI INDIA LIMITED
(Formerly known as AVENTIS PHARMA LIMITED)
CIN: L24239MH1956PLC00974
Regd. Office: 117-B, L&T Business Park, Saki Vihar Road, Powai, Mumbai. 400072.
Tel.: + (022) 28032000, Email: igrc.sil@sanofi.com

PUBLIC NOTICE
Notice is hereby given that the certificates for the under mentioned share of the Company have been lost and the holders of the said certificates have applied to the company for issuing duplicate share certificates.
Any person who has any claim in respect of the said certificates should lodge such claim with the company at its registered office within 15 days from the date of publication of this notice. In the absence of any claim, the company shall proceed to issue duplicate certificates without further intimation.

Folio No.	Name of the Shareholders	Certificates Nos.	Distinctive Nos. From To	No of Shares & Face value
00009377	PRITHWISH KUMAR BASU/BSWANATH BASUDECEASED	52461	20402793-20402842	Nos-50, F.V-Rs-10/-
00009377	PRITHWISH KUMAR BASU/BSWANATH BASUDECEASED	11223	7121901-7121950	Nos-50, F.V-Rs-10/-

Place : Mumbai
Date : 15TH AUG, 2024

Form No.3
(See Regulation-15(1) (a))16(3)
DEBTS RECOVERY TRIBUNAL MUMBAI (DRT 3)
1st Floor, MTNL Telephone Exchange Building, Sector - 30 A, Vashi, Navi Mumbai - 400703
Case No.: OA/51/2024
Summons under sub-section (4) of section 19 of the Act, read with sub-rule (2A) of rule 5 of the Debt Recovery Tribunal (Procedure) Rules, 1993.
Exh. No.: 9340

BANK OF MAHARASHTRA
VS
AMIT BHURALAL SHARMA AMIT BHURALAL SHARMA

To,
(1) AMIT BHURALAL SHARMA AMIT BHURALAL SHARMA
D/W/O-AMIT BHURALAL SHARMA
FLAT NO. 502, KRISHNA SAGAR CHS, SECTOR 26, TALUJA PHASE II, RAIGAD RAIGARH, MAHARASHTRA - 410208 Raigarh, MAHARASHTRA Also At. SHARMA TRANSPORT, SHOP NO.4, GALAXY AVENUE, PLOT NO. 88, SECTOR 22, KAMOTHE, RAIGAD RAIGARH, MAHARASHTRA - 410218 Also At. E 16, 604, SWAPNAPURTI, SECTOR 36, KHARGHAR, NAVI MUMBAI, MAHARASHTRA - 410210 Also At. SHARMA TRANSPORT, SHOP NO.4, C-5/25, SECTOR-18, PANVEL, NAVI MUMBAI NAVI MUMBAI, MAHARASHTRA - 410206 Also At. FLAT NO. 403, 4TH FLOOR, MAAGNA ICON, VILLAGE DAHIWALI NEED, TALUKA KARJAT, DIST. RAIGAD RAIGARH, MAHARASHTRA - 410201

(2) SANIYA AMIT SHARMA
FLAT NO. 502, KRISHNA SAGAR CHS, SECTOR 26, TALUJA PHASE II, RAIGAD RAIGARH, MAHARASHTRA - 410208 Also At. SHARMA TRANSPORT, SHOP NO. 4, GALAXY AVENUE, PLOT NO. 88, SECTOR 22, KAMOTHE, RAIGAD RAIGARH, MAHARASHTRA - 410218 Also At. E 16, 604, SWAPNAPURTI, SECTOR 36, KHARGHAR, NAVI MUMBAI NAVI MUMBAI, MAHARASHTRA - 410210 Also At. SHARMA TRANSPORT, SHOP NO.4, C-5/25, SECTOR 18, PANVEL, NAVI MUMBAI NAVI MUMBAI, MAHARASHTRA - 410206 Also At. FLAT NO.403, 4TH FLOOR, MAAGNA ICON, VILLAGE DAHIWALI NEED, TALUKA KARJAT, DIST. RAIGAD RAIGARH, MAHARASHTRA - 410201

SUMMONS
WHEREAS, OA/51/2024 was listed before Hon'ble Presiding Officer/Registrar on 24/11/2023. WHEREAS this Hon'ble Tribunal is pleased to issue summons/ notice on the said Application under section 19(4) of the Act, (OA) filed against you for recovery of debts of Rs. 4418231/- (application along with copies of documents etc. annexed). In accordance with sub-section (4) of section 19 of the Act, you the defendants are directed as under:-

- to show cause within thirty days of the service of summons as to why relief prayed for should not be granted;
- to disclose particulars of properties or assets other than properties and assets specified by the applicant under serial number 3A of the original application;
- you are restrained from dealing with or disposing of secured assets or such other assets and properties disclosed under serial number 3A of the original application, pending hearing and disposal of the application for attachment of properties;
- you shall not transfer by way of sale, lease or otherwise, except in the ordinary course of his business any of the assets over which security interest is created and/or other assets and properties specified or disclosed under serial number 3A of the original application without the prior approval of the Tribunal;
- you shall be liable to account for the sale proceeds realised by sale of secured assets or other assets and properties in the ordinary course of business and deposit such sale proceeds in the account maintained with the bank or financial institutions holding security interest over such assets.

You are also directed to file the written statement with a copy thereof furnished to the applicant and to appear before Registrar on 08/10/2024 at 10:30AM failing which the application shall be heard and decided in your absence.
Given under my hand and the seal of this Tribunal on this date: 13/06/2024.

Signature of the Officer Authorised to issue summons.
Date extended : 08/10/2024
Note: Strike out whichever is not applicable

SEANOFI INDIA LIMITED
(Formerly known as AVENTIS PHARMA LIMITED)
CIN: L24239MH1956PLC00974
Regd. Office: 117-B, L&T Business Park, Saki Vihar Road, Powai, Mumbai. 400072.
Tel.: + (022) 28032000, Email: igrc.sil@sanofi.com

PUBLIC NOTICE
Notice is hereby given that the certificates for the under mentioned share of the Company have been lost and the holders of the said certificates have applied to the company for issuing duplicate share certificates.
Any person who has any claim in respect of the said certificates should lodge such claim with the company at its registered office within 15 days from the date of publication of this notice. In the absence of any claim, the company shall proceed to issue duplicate certificates without further intimation.

Folio No.	Name of the Shareholders	Certificates Nos.	Distinctive Nos. From To	No of Shares & Face value
00009377	PRITHWISH KUMAR BASU/BSWANATH BASUDECEASED	52461	20402793-20402842	Nos-50, F.V-Rs-10/-
00009377	PRITHWISH KUMAR BASU/BSWANATH BASUDECEASED	11223	7121901-7121950	Nos-50, F.V-Rs-10/-

Place : Mumbai
Date : 15TH AUG, 2024

PRAKASH STEELAGE LIMITED
Registered Office : 101, Shatrunjay Apartment, 28, Sindhi Lane, Nanubhai Desai Road, Mumbai-400 004.
CIN : L27106MH1991PLC061595 Tel. No. : 022 66134500, Fax No. : 022 66134599
E-mail : cs@prakashsteelage.com Website: www.prakashsteelage.com

Extract of Statement of Audited Financial Results for the Quarter ended 30th June, 2024

Figures in INR Lakhs

Sr. No.	Particulars	Quarter Ended		Year Ended	
		30.06.2024 (Unaudited)	30.06.2023 (Unaudited)	31.03.2024 (Unaudited)	31.03.2024 (Audited)
1	Total income from operations (net)	1,768.51	4,915.59	2,655.80	12,680.55
2	Net Profit / (Loss) for the period (before tax, Exceptional and/or extraordinary items)	13.43	2,108.75	60.89	2,353.51
3	Net Profit / (Loss) for the period before tax (after Exceptional and/or extraordinary items)	13.43	2,108.75	3,537.82	5,830.43
4	Net Profit / (Loss) for the period after tax (after Exceptional and/or extraordinary items)	8.50	2,102.32	3,505.66	5,788.73
5	Total Comprehensive Income for the period [(Comprising of Profit for the year (after tax) and Other Comprehensive Income (after tax))]	7.79	2,101.73	3,505.68	5,786.97
6	Paid-up equity share capital (Face Value of the Share : Re.1/- each)	1,750.00	1,750.00	1,750.00	1,750.00
7	Earnings per share (Face Value of Share :Re1/- each) (for continuing and discontinued operation)				
(a)	Basic	0.00	1.20	2.00	3.31
(b)	Diluted	0.00	1.20	2.00	3.31

NOTES :

- The statement of financial results has been prepared with the Indian Accounting Standards (Ind AS) prescribed under section 133 of Companies Act 2013 with relevant rules issued there under and recognised accounting practices and policies to the extent applicable.
- The above results have been reviewed and recommended by the audit committee and approved by the Board of Directors at their meeting held on 13th August, 2024 and have been subjected to a limited review of statutory auditors of the Company.
- The above is an extract of the detailed format of Quarterly / Annual Financial Results filed with the Stock Exchanges under Regulation 33 of the SEBI (Listing and Other Disclosure Requirement) Regulation, 2015. The full format of the Quarterly / Annual Financial Results are available on the Company's website (www.prakashsteelage.com) and the Stock Exchange website's (www.nseindia.com and www.bseindia.com).

By order of the Board
For Prakash Steelage Ltd.
Sd/-
Kamal Prakash Kanugo
Whole-Time Director
DIN : 02023367

Place : Mumbai
Date : 13th August, 2024

SWAN ENERGY LIMITED
(Formerly, Swan Mills Limited)
Corporate Identity Number (CIN): L17100MH1909PLC000294
Regd. Office: 6, Feltham House, J.N. Heredia Marg, Ballard Estate, Mumbai - 400 001
Phone: 022-40587300; Email: invgrv@swan.co.in; Website: www.swan.co.in

Extract from the Statement of Unaudited Consolidated Financial Results for the Quarter Ended June 30, 2024

(₹ In Lakhs)

Particulars	Quarter ended 30/06/2024 (Unaudited)	Quarter ended 30/06/2023 (Unaudited)	Year ended 31/03/2024 (Audited)
	Total income from operations	116,155.45	80,844.41
Net Profit for the period (before Tax, Exceptional and/or Extraordinary items)	32,056.76	15,729.54	60,933.89
Net Profit for the period (before Tax after Exceptional and/or Extraordinary items)	32,056.76	15,729.54	60,933.89
Net Profit for the period after tax (after Exceptional and/or Extraordinary items)	26,767.32	14,482.12	58,596.68
Total Comprehensive Income for the period [comprising Profit for the period (after tax) and Other Comprehensive Income (after tax)]	26,870.32	14,288.49	59,928.98
Equity Share Capital	3,134.57	2,639.17	3,134.57
Reserves (excluding Revaluation Reserve as shown in the Balance Sheet of previous year)	-	-	-
Earnings Per Share (of Re. 1/- each) (for continued and discontinued operations)	8.57	5.41	22.34
Basic :	8.57	5.41	22.34
Diluted:	8.57	5.41	22.34

Notes:

- The above results have been reviewed by the audit committee and approved by the Board of Directors at their meetings held on 14/08/2024.
- Key Standalone Financial Information:**

Particulars	Quarter ended 30/06/2024 (Unaudited)	Quarter ended 30/06/2023 (Unaudited)	Year ended 31/03/2024 (Audited)
	Total Income	5,567.00	11,401.62
Profit before tax	469.53	134.38	288.17
Net Profit after Tax	324.75	104.71	217.30

The above is an extract of the detailed format of Quarterly Financial Results filed with the Stock Exchanges under Regulation 33 of the SEBI (Listing Obligations & Disclosure Requirements) Regulations, 2015. The full format of the Quarterly Financial Results are available on the Stock Exchange websites www.bseindia.com & www.nseindia.com and on the website of the Company www.swan.co.in

For Swan Energy Limited
Sd/-
Nikhil V. Merchant
Managing Director

Place : Mumbai
Date: August 14, 2024

SEANOFI INDIA LIMITED
(Formerly known as AVENTIS PHARMA LIMITED)
CIN: L24239MH1956PLC00974
Regd. Office: 117-B, L&T Business Park, Saki Vihar Road, Powai, Mumbai. 400072.
Tel.: + (022) 28032000, Email: igrc.sil@sanofi.com

PUBLIC NOTICE
Notice is hereby given that the certificates for the under mentioned share of the Company have been lost and the holders of the said certificates have applied to the company for issuing duplicate share certificates.
Any person who has any claim in respect of the said certificates should lodge such claim with the company at its registered office within 15 days from the date of publication of this notice. In the absence of any claim, the company shall proceed to issue duplicate certificates without further intimation.

Folio No.	Name of the Shareholders	Certificates Nos.	Distinctive Nos. From To	No of Shares & Face value
00009377	PRITHWISH KUMAR BASU/BSWANATH BASUDECEASED	52461	20402793-20402842	Nos-50, F.V-Rs-10/-
00009377	PRITHWISH KUMAR BASU/BSWANATH BASUDECEASED	11223	7121901-7121950	Nos-50, F.V-Rs-10/-

Place : Mumbai
Date : 15TH AUG, 2024

Panacea Biotech
Innovation in support of life

Extract of Standalone and Consolidated Financial Results (Unaudited) for the Quarter Ended June 30, 2024

(Rs. in Lakh except per share)

Particulars	Standalone				Consolidated			
	Quarter Ended		Year Ended		Quarter Ended		Year Ended	
	June 30, 2024 (Unaudited)	March 31, 2024 (Audited)	June 30, 2023 (Unaudited)	March 31, 2023 (Audited)	June 30, 2024 (Unaudited)	March 31, 2024 (Audited)	June 30, 2023 (Unaudited)	March 31, 2023 (Audited)
Total income from operations	5,688	8,037	8,941	35,960	11,572	13,646	12,919	55,917
Net Profit / (Loss) for the period/year (before tax, exceptional and/or extraordinary item)	(1,498)	(135)	129	421	(1,979)	(486)	(1,471)	(3,455)
Net Profit / (Loss) for the period/year before tax (after exceptional and/or extraordinary item)	(1,498)	(135)	129	421	(1,705)	(212)	1,303	148
Net Profit / (Loss) for the period/year after tax (after exceptional and/or extraordinary item)	(1,378)	(137)	129	355	(1,588)	(199)	1,098	(150)
Total comprehensive income/(loss) for the period/year (comprising of profit/(loss) for the period/year (after tax) and other comprehensive income (after tax))	(1,378)	(143)	129	349	(1,585)	(268)	1,108	(189)
Equity Share Capital (face value of Re.1 per share)	613	613	613	613	613	613	613	613
Earning/(loss) per equity share, (annualised, except for quarters):								
Basic and Diluted	(2.25)	(0.22)	0.21	0.58	(2.59)	(0.23)	1.79	(0.19)

Notes:

- The above is an extract of the detailed format of Quarterly Financial Results filed with the Stock Exchanges under Regulation 33 of the SEBI (Listing Obligations and Disclosure Requirements) Regulations, 2015. The full format of the Quarterly Financial Results is available on the Stock Exchanges websites, NSE- http://www.nseindia.com, BSE- http://www.bseindia.com and is also available on the Company's website, http://www.panaceabiotech.com.
- The above financial results were reviewed by the Audit Committee of the Board and approved by the Board of Directors at their respective meetings held on August 14, 2024.
- The financial results have been prepared in accordance with the recognition and measurement principles of applicable Indian Accounting Standard ("Ind-AS") notified under the Companies (Indian Accounting Standards) Rules, 2015 as specified in section 133 of the Companies Act, 2013.
- Previous period / year amounts have been regrouped/ reclassified to make them comparable with those of current period/year.

For and on behalf of the Board of Directors of
Panacea Biotech Limited

Place : New Delhi
Date : August 14, 2024

Dr. Rajesh Jain
Chairman & Managing Director

Panacea Biotech Limited
Regd. Office : Ambala-Chandigarh Highway, Lalru- 140501, Punjab
CIN: L33117PB1984PLC022350 - Ph. No. 91-11-41679000, Fax: 91-11-41679070,
Website: http://www.panacea-biotech.com, E-mail: corporate@panaceabiotech.com

OLYMPIC OIL INDUSTRIES LTD
CIN : L15141MH1980PLC022912
Regd. Office : 709, C Wing, One BKC, Near Indian Oil Petrol Pump, G Block, BKC, Bandra (East), Mumbai - 400051
Email : olympicoiltd@gmail.com Website : www.olympicoil.co.in Tel : 022-6666 4444 Fax : 02226520906

EXTRACT OF UNAUDITED FINANCIAL RESULTS FOR THE QUARTER ENDED JUNE 30, 2024

(₹ in Lakhs except EPS)

Particulars	Quarter ended 30.06.2024 (Un-Audited)		Quarter ended 31.03.2024 (Audited)		Quarter Ended 30.06.2023 (Un-Audited)	
	Total income from operations (net)	-	0.63	-	-	-
Net Profit / (Loss) on ordinary activities after tax	(7.83)	(12.68)	(7.83)	(12.68)	(7.83)	(12.68)
Net Profit / (Loss) for the period after tax (after Extraordinary items)	(7.83)	(12.68)	(7.83)	(12.68)	(7.83)	(12.68)
Equity Share Capital	285.40	285.40	285.40	285.40	285.40	285.40
Reserves (excluding Revaluation Reserve as shown in the Balance Sheet of previous year)	-	(2,526.32)	-	-	-	-
Earnings Per Share (before extraordinary items) (of Rs. 10/- each)						
Basic:	(0.27)	(0.44)	(0.27)	(0.44)	(0.27)	(0.44)
Diluted:	(0.27)	(0.44)	(0.27)	(0.44)	(0.27)	(0.44)
Earnings Per Share (After extraordinary items) (of Rs. 10/- each)						
Basic:	(0.27)	(0.44)	(0.27)	(0.44)	(0.27)	(0.44)
Diluted:	(0.27)	(0.44)	(0.27)	(0.44)	(0.27)	(0.44)

Note: The above is an extract of the detailed format of Quarterly Financial Results filed with the Stock Exchange under Regulation 33 of the SEBI (Listing and Other Disclosure Requirements) Regulations, 2015. The full format of the Quarterly Financial Results are available on the website of BSE Limited at www.bseindia.com and on website of the Company at www.olympicoil.co.in.

For Olympic Oil Industries Limited
Nipun Verma
Whole-time Director
DIN: 02923423

Place : Mumbai
Date: 14th August, 2024

FRASER AND COMPANY LIMITED
CIN : L51100MH1917PLC272418
House No. 12, Plot 6A, Ground Floor - Sneh, Road No. 2, Abhinav Nagar, Opposite CTCR Training Center, Borivali East, Mumbai - 400066. Contact No. 9324089432. E-Mail : fraseracc@gmail.com; website : www.fraserindia.co.in

Statement of Unaudited Financial Results for the Quarter ended 30th June, 2024

(₹ In Million (Except per share data))

Sr. No.	Particulars	Quarter Ended		Year Ended	
		30.06.2024 (Unaudited)	31.03.2024 (Audited)	30.06.2023 (Unaudited)	31.03.2024 (Audited)
1	Total Income from Operations	0.01	0.00	-	0.27
2	Net Profit for the period (Before Tax, Exceptional and / or Extra Ordinary Items)	(1.10)	(2.06)	(2.01)	(7.66)
3	Net Profit for the period before Tax (After Exceptional and / or Extra Ordinary Items)	(1.10)	(2.06)	(2.01)	(7.66)
4	Net Profit for the period after Tax (After Exceptional and / or Extra Ordinary Items)	(1.10)	(6.34)	(1.51)	(10.54)
5	Total Comprehensive Income for the period (Comprising Profit for the period (After tax) and Other Comprehensive Income (After tax))	(1.10)	(6.34)	(1.51)	(10.54)
6	Paid Up Equity Share Capital (FV of ₹ 10/- each)	81.20	81.20	81.20	81.20
7	Other Equity	-	-	-	(0.01)
8	Earnings per Share (of ₹ 10/- each)				
(a)	Basic-₹	(0.14)	(0.45)	(0.19)	(1.30)
(b)	Diluted-₹	(0.14)	(0.45)	(0.19)	(1.30)

Notes :

- The Unaudited Financial Results have been reviewed by Audit Committee and approved by the Board of Directors in its meeting held on **Thursday, 13th August, 2024**. The above results have been reviewed by the Statutory Auditors of the Company. The Statutory Auditors of the Company have carried out a "Limited Review" of the financial results for Quarter ended 30th June, 2024.
- The above is an extract of the detailed format of Quarter and Annual financial result filed with the Stock Exchanges under Regulation 33 of the SEBI (Listing Obligations & Disclosure Requirements) Regulation, 2015. The full format of the Financial results are available on stock exchange website (www.bseindia.com) and on the Company's website (www.fraserindia.co.in).
- The entire operation of the Company relate to only one segment viz. supply of construction and real estate related materials. Hence, as per the Management approach under Ind AS - 108, the Company has a single operating segment.
- Figures for the Previous period / quarter have been rearranged / re-grouped wherever necessary, to conform with the figures for the current year / quarter.
- The management have filed an application with NCLT against three parties covering the receivables of ₹ 72.99 Million on which Order is under process and order is not yet passed at NCLT.

For and On behalf of the Board
For **FRASER AND COMPANY LIMITED**,
Sd/-
OMKAR RAJKUMAR SHIVHARE
(Managing Director)
DIN - 08374673

Place : Mumbai
Date : 13th August, 2024

BLACK BOX

Black Box Limited
Registered Office: 501, 5th Floor, Building No.9, Airoli Knowledge Park, MIDC Industrial Area, Airoli, Navi Mumbai - 400708.

STATEMENT OF CONSOLIDATED UNAUDITED FINANCIAL RESULTS FOR THE QUARTER ENDED 30 JUNE 2024

(₹ in Crores, unless otherwise stated)

Particulars	Quarter ended		Year ended	
	Unaudited		Audited	
	30/06/2024	31/03/2024	30/06/2023	31/03/2024
Total income from operations	1,423.38	1,480.35	1,571.41	6,281.58
Profit before impact of foreign currency transactions and translations, share of net profit / (loss) of investment accounted for using the equity method, exceptional items and tax	59.51	56.06	26.84	189.78
Net profit for the period (before exceptional items and tax)	55.51	55.86	31.46	196.05
Net profit for the period before tax (after exceptional items)	40.26	46.89	24.40	156.39
Net profit for the period after tax (after exceptional items)	37.09	40.90	23.94	137.67
Total Comprehensive Income for the period / year (net of taxes) - gain	64.14	72.90	34.11	184.35
Earnings before interest, tax, depreciation & amortisation and other income (EBITDA)	114.31	124.61	91.89	430.80
Paid-up equity share capital (face value of ₹ 2 each)	33.62	33.61	33.58	33.61
Other equity as shown in the audited Balance Sheet				447.31
Earnings per share of ₹ 2 each before exceptional items:				
Basic (in ₹)	3.11*	2.97*	1.85*	10.56
Diluted (in ₹)	3.11*	2.96*	1.84*	10.54
Earnings per share of ₹ 2 each after exceptional items:				
Basic (in ₹)	2.21*	2.44*	1.43*	8.20
Diluted (in ₹)	2.20*	2.43*	1.42*	8.18

* Not annualised

Notes:

- The above is an extract of the detailed format of consolidated financial results for the quarter ended on 30 June 2024 filed with the Stock Exchanges under Regulation 33 of SEBI (Listing Obligations and Disclosure Requirements) Regulations, 2015. The full financial results are available on the Stock Exchange's websites (www.nseindia.com and www.bseindia.com) and Company's website (www.blackbox.com).
- These consolidated Unaudited financial results (the 'Statement') have been prepared in accordance with the recognition and measurement principles laid down in Indian Accounting Standard 34, Interim Financial Reporting ('Ind AS 34'), prescribed under section 133 of the Companies Act, 2013 (the 'Act'), and other accounting principles generally accepted in India and is in compliance with the presentation and disclosure requirements of Regulation 33 of the SEBI (Listing Obligations and Disclosure Requirements) Regulations, 2015 (as amended).

STATEMENT OF STANDALONE UNAUDITED FINANCIAL RESULTS FOR THE QUARTER ENDED 30 JUNE 2024

(₹ in Crores, unless otherwise stated)

Particulars	Quarter ended		Year ended	
	Unaudited		Audited	
	30/06/2024	31/03/2024	30/06/2023	31/03/2024
Total income from operations	84.18	103.69	84.28	386.

